



ਅੱਗ ਦੇ ਖਤਰੇ ਨੂੰ ਕਿਵੇਂ ਘੱਟ ਕੀਤਾ ਜਾਵੇ

ਗਰਮੀ ਵਾਲੇ ਸੁਰੱਖਿਅਤ ਕੰਮ

ਰਗੜਣ, ਕੱਟਣ ਅਤੇ ਧਾਤ ਨੂੰ ਜੋੜਣ ਵਾਲੇ ਕੰਮਾਂ ਨੂੰ ਹਮੇਸ਼ਾ ਅੱਗ ਲੱਗਣ ਵਾਲੀਆਂ ਚੀਜ਼ਾਂ ਤੋਂ ਪਰ੍ਹੇ ਕਰੋ। ਇਹ ਯਕੀਨੀ ਬਣਾਓ ਕਿ ਅੱਗ ਬੁਝਾਉਣ ਵਾਲੇ ਯੰਤਰ ਅਤੇ ਹੋਜ਼ਾਂ ਉਪਲਬਧ ਹਨ।



ਅੱਗ ਸ਼ੁਰੂ ਕਰਨ ਵਾਲੇ ਸਰੋਤਾਂ ਨੂੰ ਹਟਾਓ

ਬੈਟਰੀਆਂ, ਗੈਸ ਸਿਲਿੰਡਰਾਂ ਅਤੇ ਹੋਰ ਜਲਣਸ਼ੀਲ ਸਰੋਤਾਂ, ਜਿਵੇਂ ਕਿ ਜਲਣਸ਼ੀਲ ਪਦਾਰਥਾਂ ਨੂੰ ਢੇਰਾਂ ਵਿੱਚੋਂ ਹਟਾਓ



ਆਪਣੇ ਢੇਰਾਂ ਦਾ ਪ੍ਰਬੰਧ ਕਰੋ

ਢੇਰਾਂ, ਇਮਾਰਤਾਂ ਅਤੇ ਬਾਲਣ ਵਿਚਾਲੇ ਅੱਗ ਦਾ ਫੈਲਾਅ ਕਰਨ ਵਾਲੀਆਂ ਚੀਜ਼ਾਂ ਨੂੰ ਸੀਮਤ ਕਰੋ। ਅੱਗ ਬੁਝਾਉਣ ਲਈ ਹਮੇਸ਼ਾ ਢੇਰਾਂ ਦੇ ਆਲੇ ਦੁਆਲੇ ਅਤੇ ਇਹਨਾਂ ਤੱਕ ਪਹੁੰਚ ਪ੍ਰਦਾਨ ਕਰੋ।



ਸਮਰਪਿਤ ਤੰਬਾਕੂਨੋਸ਼ੀ ਵਾਲੇ ਖੇਤਰ

ਸਮਰਪਿਤ ਤੰਬਾਕੂਨੋਸ਼ੀ ਵਾਲੇ ਖੇਤਰ - ਸਿਰਫ ਮਨੋਨੀਤ ਤੰਬਾਕੂਨੋਸ਼ੀ ਦੇ ਖੇਤਰਾਂ ਵਿੱਚ ਹੀ ਸਿਗਰਟ ਪੀਓ। ਸਿਗਰਟ ਦੇ ਬਾਕੀ ਬਚੇ ਟੁਕੜਿਆਂ ਨੂੰ ਮਨੋਨੀਤ ਸਿਗਰਟ ਦੇ ਟੁਕੜਿਆਂ ਵਾਲੇ ਡੱਬਿਆਂ ਵਿੱਚ ਸੁੱਟੋ।



ਅੱਗ ਦੇ ਸੰਕਟ ਵੇਲੇ ਪ੍ਰਤੀਕਿਰਿਆ

000 ਉੱਤੇ ਫੋਨ ਕਰੋ ਅਤੇ ਆਪਣੀ ਐਮਰਜੈਂਸੀ ਪ੍ਰਬੰਧਨ ਯੋਜਨਾ ਦੀ ਪਾਲਣਾ ਕਰੋ।